

PCL/CS/15572

6th November, 2019

The Secretary
The Bombay Stock Exchange Ltd.
Pheroz Jeejeebhoy Towers, Dalal Street
Mumbai-400 001
Fax-022-22721919

SUB: PUBLICATION OF BOARD MEETING NOTICE

Dear Sir,

With reference to above captioned matter, please find enclosed herewith the copies of the Newspapers 'The Financial Express' and 'Desh Sewak' dated 05.11.2019 in which Board Meeting Notice have been published by the Company, pursuant to Regulation 47 of the SEBI (Listing Obligations and Disclosure Requirements) Regulations, 2015.

This is for your information and records please.

Thanking You

Yours Faithfully

For Punjab Communications Limited


(Company Secretary)

Encl: a/a

Sd/-
Ankush Jindal
Place: Faridabad
Company Secretary
M. NO. A26017
Dated: 04.11.2019

For S. K. Industries Ltd.
Sd/-
Amit Mahajan
Director (Commercial)
DIN: 06038983
Dated: November 02, 2019
Place: Mohali

Pursuant to Regulation 29 read with Regulation 47 of the SEBI (Listing Obligations and Disclosure Requirements) Regulations, 2015, notice is hereby given that a Meeting of Board of Directors of the company is scheduled to be held on Thursday, 14th November, 2019, to inter-alia, consider and approve the Company's un-audited Financial Results for the quarter and half year ended on September 30, 2019.

Regulations, 2015 that a meeting of the Board of Directors of the Company will be held on Monday, 11th November, 2019, to consider and approve, inter-alia, the Unaudited Financial Results of the Company for the quarter and half year ended 30th September, 2019.

The above information is also available at websites: www.bharatseats.com and www.bseindia.com.
For BHARAT SEATS LIMITED
Sd/-
Ritu Bakshi
Place: Gurugram
Date: 04th November, 2019
Company Secretary

Brilliant Portfolios Limited
Regd. Office: B-09, 412, ITC Twin Tower, Netaji Subhash Place, Pitampura, New Delhi-88
Tel: 011-45056963 Email: brilliantportfolios@gmail.com
CIN: L74899DL1994PLC057507

Notice is hereby given that pursuant to Regulation 29 & 47 of SEBI (Listing Obligations and Disclosure Requirements) Regulations, 2015, that a meeting of Board of Directors of the Company is scheduled to be held on Thursday, 14th November, 2019 at 11:00 a.m. at its registered office, inter-alia to consider, approve and take on records the Unaudited financial results of the company for the Quarter/Half Year ended on 30th September, 2019.

The information contained in the Notice is available on the website of the Company- www.brilliantportfolios.com and on the website of BSE- www.bseindia.com
For Brilliant Portfolios Limited
Sd/-
Ashish
Company Secretary & Compliance Officer
Date: 04/11/2019
Place: New Delhi

The information is also available on the Company's website i.e. www.padammcotton.com and also on the website of the stock exchange, where securities of the company are listed, viz. BSE Ltd. - www.bseindia.com (Scrip code: 531395)

By order of the Board
For Padam Cotton Yarns Limited
Sd/-
(Rajev Gupta)
Place: Karnal
Date: November 04, 2019
Managing Director

DURGESH MERCHANTS LIMITED
CIN: U65923DL1984PLC248322
Regd. Office: D-220, Basement, Defence Colony, New Delhi- 110024
Tel No: 011-68888524
Email ID: durgeshmerchants@gmail.com
Website: www.durgeshmerchantsltd.com

ADVANCE INTIMATION OF BOARD MEETING
Notice is hereby given pursuant to Regulation 47(1) (a) of the SEBI (Listing Obligations and Disclosure Requirements) Regulations, 2015, that a meeting of Board of Directors of Durgesh Merchants Limited ("the Company") is scheduled to be held on Wednesday, the 13th day of November, 2019 at 11:30 A.M. at the registered office of the Company at D-220 Basement, Defence Colony, New Delhi-110024 inter-alia, to consider, approve and take on record the Un-Audited Financial Results of the Company for the Quarter and half year ended 30th September, 2019.

For Durgesh Merchants Limited
Sd/-
Kamali Ahuja
(Director and Compliance Officer)
Place: New Delhi
Date: 05.11.2019
DIN: 00005195

CORPORATE DEBTOR: CARNATION AUTO INDIA PVT LTD (UNDERGOING LIQUIDATION PROCESS) LIST OF STAKEHOLDERS

Pursuant to Regulation 31 of the Insolvency and Bankruptcy Board of India (Liquidation Process) Regulations, 2016 a Public Announcement is hereby made that the List of Stakeholders of Carnation Auto India Private Limited (In Liquidation) enlisted hereunder has been filed with Hon'ble National Company Law Tribunal, New Delhi Bench-II, New Delhi on October 16, 2019.

A. Financial Creditors (in INR)

S.No.	Financial creditors	Claims admitted during Liquidation Process	Status of Security
1	Punjab National Bank	1,48,13,57,850	Secured
2	IFCI Ventures capital Funds Limited	71,39,59,514	Unsecured
		2,19,53,17,364	

B. Operational Creditors

S.No	Name of creditors (All unsecured)	Amount admitted (INR)
1	Sab Softech (India) Private Limited	11,29,086
2	K S Assets Reconstruction	0
3	Seema Engineering & Commercial Co. Private limited	0
4	Nippon Paints (I) Private Limited	0
5	Excel Sales And Supplies	1,26,845
6	Gaadi Web Pvt Ltd	13,32,771
7	Ess Aar Printers	1,85,438
8	Ranuka Design	2,35,762
9	Media Focus	2,71,703
	Total	32,84,405

C. Employees

S.No	Name of creditors (All unsecured)	Amount admitted (INR)
1	Mr. Manoj Gupta	1,48,759
2	Mr. Dharendra Pandey	86,543
3	Mr. Gaurav Kumar Shukla	1,84,091
4	Mr. B. Raja Chandra Pandian	54,062
5	Mr. Gullam Ahmad	25,341
6	Mr. Tarun Kumar Awasthi	4,438
	Total	5,01,224

D. Statutory Dues.

S. No	Name of creditors (All unsecured)	Amount admitted (INR)
1	Deputy Commissioner-of Sales Tax (E-103), Nodal Division-12, Mumbai for AY-2009-10 & 2013-14	86,21,273
2	Deputy Commissioner-of Sales Tax (E-103), Nodal Division-12, Mumbai for AY-2012-13	8,19,557
3	Deputy Commissioner-of Sales Tax (E-103), Nodal Division-12, Mumbai for AY-2010-11	45,32,496
4	Deputy Commissioner-of Commercial Tax (E-14), Noida for AY-2011-12, 2013-14 & 2014-15	7,26,89,169
	Total	8,66,62,495

The Stakeholders are further notified that modification(s), if any, in the List of Stakeholders will be duly filed with Hon'ble National Company Law Tribunal from time to time

Sd/-
Arvind Garg
Liquidator
Registration No.: IBB/PA-003/IP-N00029/2017-2018/10189
302A, Palmohan Plaza, Deshbandhu Gupta Road
Karl Bagh, New Delhi-110005
Date: 05-11-2019
Place: New Delhi

B J DUPLEX BOARDS LIMITED
Registered Office: H. No. 83, TIF Chowk Bazar, Delhi - 110006
Landline: (91)-11-42141100
CIN: L21090DL1995PLC966281
Web: http://www.bjduplexboard.com
E-Mail: sbj@nandapvtl.com

NOTICE
Pursuant to Regulation 29 read with Regulation 47 of SEBI (Listing Obligations and Disclosure Requirements) Regulations, 2015, it is hereby informed that a meeting of Board of Directors of the Company is scheduled to be held on Tuesday, 12th November, 2019 at 11:00 A.M. at the Registered Office of the Company situated at H. No. 83, TIF Chowk Bazar, Delhi - 110006, to consider and approve, inter-alia, the Unaudited Standalone Financial Results of the Company for the Second quarter and half year ended 30th September, 2019.

Further, in terms of the SEBI (Prohibition of Insider Trading) Regulations, 2015, the Trading Window of the Company shall remain closed from Tuesday, 05th November, 2019 to Thursday, 14th November, 2019, i.e. 48 hours after the declaration of Financial Results.
The said notice may be accessed on the Company's website www.bjduplexboard.com and of the Stock Exchange website www.bseindia.com.
By Order of the Board

For B J DUPLEX BOARDS LIMITED
Sd/-
Date: 05/11/2019
Place: Delhi
Vishva Bandhu Saluja
CHIEF FINANCIAL OFFICER (KMP)

PUNCOM
Punjab Communications Ltd.
Regd. Off: 9-91, Phase-VIII, Industrial Area, S.A.S. Nagar (Chandigarh)-160 071.
(CIN:L32302PB1981SGC004616)

NOTICE
Pursuant to Regulation 29 read with Regulation 47 of the SEBI (Listing Obligations and Disclosure Requirements) Regulation, 2015, notice is hereby given that the 28th meeting of the Board of Directors of the Company would be held on Wednesday, the 13th day of November, 2019 at 03:00 P.M. in the Committee Room of Industries & Commerce, Punjab, 1st Floor, Udyog Bhawan, 18, Himatnagar Marg, Sector-17, Chandigarh inter-alia to take on record the Unaudited (Provisional) Quarterly Financial Results of the Company for the Quarter ended on 30th September, 2019.

For PUNJAB COMMUNICATIONS LTD.
Sd/-
Date: 04.11.2019
Place: S.A.S. Nagar
(Madhor Bano Singh)
Company Secretary

SHARPLINE BROADCAST LIMITED
(Formerly known as Archit Holdings & Credits Limited)
Regd. Office: 37th, Second Floor, Rani Jhansi Road, Moti Khan, Paharganj, Delhi-110055
(E) sharplinebroadcastlimited@gmail.com
(W) www.sharplinebroadcast.in
CIN: L22100DL1990PLC039484,
Phone: 011-23552627

NOTICE
Pursuant to Regulation 29 read with Regulation 47 of the SEBI (Listing Obligations and Disclosure Requirements) Regulations, 2015, notice is hereby given that a meeting of the Board of Directors of the Company will be held on Wednesday 13th November, 2019 at 4.00 P.M. at the Regd. Office of the Company, inter-alia, to consider and take on record the Audited Financial Results for half year ended 30th September, 2019 and any other businesses as may be considered necessary.

By order of the Board
For Sharpline Broadcast Limited
Sd/-
(Sanjeev Kumar Jha)
Place: New Delhi
Date: 02.11.2019
Whole-Time Director
DIN: 02840583
A-72, 3rd floor, Pandav Nagar,
New Delhi-110092

BAZEL INTERNATIONAL LTD.
CIN: L65923DL1982PLC290287
Regd. Office: D-50 E, 2nd floor, Chatterpur Enclave, New Delhi-110074
Tel No: 011-69999158
Email ID: bazelinternational@gmail.com
Website: www.bazelinternational.com

ADVANCE INTIMATION OF BOARD MEETING
Notice is hereby given pursuant to Regulation 47(1) (a) of the SEBI (Listing Obligations and Disclosure Requirements) Regulations, 2015, that a meeting of Board of Directors of Bazel International Ltd. ("the Company") is scheduled to be held on Wednesday, 13th day of November, 2019 at 04:30 P.M. at the registered office of the Company at D-50E, Second Floor, Chatterpur Enclave, New Delhi-110074 inter-alia, to consider, approve and take on record the Un-Audited Financial Results of the Company for the Quarter and half year ended 30th September, 2019.

For Bazel International Ltd.
Sd/-
Chandni Arora
Place: New Delhi (Company Secretary and
Date: 05.11.2019
Compliance Officer)

GARG ACRYLICS LIMITED
Regd. Office : A-50/1, Wazirpur Industrial Area, Delhi-52

NOTICE

Notice is hereby given that pursuant to Regulation 29 read with Regulation 47 of the SEBI (Listing Obligations and Disclosure Requirements) Regulations, 2015, a meeting of Board of Directors of the Company named Garg Acrylics Limited is scheduled to be held on **Thursday, 14th November 2019 at 4.30 p.m.** at the Corporate Office of Company at Kanganwal Road, VPO. Juglana, G.T. Road, Ludhiana inter-alia to consider, approve and take on record the Unaudited Financial Results of the Company for the quarter/half yearly ended 30th Sept, 2019.

The Notice is also available on the website of Company at "www.gargpltd.com"
For and on behalf of Board of Directors
Sd/-
(Rajiv Garg)
Managing Director
Dated : 02.11.2019
DIN: 00444558

FE-CTD-5/11/19

